

FIRE DANGER RATING ਬਾਰੇ ਸਾਵਧਾਨ ਰਹੋ ਅਤੇ ਜਾਣੋ ਕਿ ਕੀ ਕਰਨਾ ਹੈ।

Fire Danger Rating ਪਹਿਲਾਂ ਤੋਂ ਦੱਸ ਦੇਂਦੀ ਹੈ ਕਿ ਜੇ ਅੱਗ ਸ਼ੁਰੂ ਹੋ ਗਈ ਤਾਂ ਕਿਸ ਤਰ੍ਹਾਂ ਫੈਲੇਗੀ, ਸਮੇਤ ਇਸ ਦੇ ਕਿ ਇਹ ਬੁਝਾਉਣੀ ਕਿੰਨੀ ਕੁ ਅੱਖੀ ਹੋਵੇਗੀ।

ਦਰਜਾ ਜਿੰਨਾ ਉੱਚਾ ਹੋਵੇਗਾ, ਹਾਲਾਤ ਉਨ੍ਹੇ ਹੀ ਖਤਰਨਾਕ ਹੋਣਗੇ। ਇਹ ਦਰਜਾ ਤੁਹਾਡੇ ਦੁਆਰਾ ਕੁਝ ਕਰਨ ਦਾ ਇਸ਼ਾਰਾ ਹੈ, ਜੋ ਸੁਰੱਖਿਅਤ ਰਹਿਣ ਲਈ ਤੁਹਾਨੂੰ ਆਪਣੇ ਜ਼ਿਲੇ ਵਿੱਚਲੀ Fire Danger Rating ਦਾ ਪਤਾ ਹੋਣਾ ਚਾਹੀਦਾ ਹੈ।

ਅੱਗ ਦੀ ਰੱਤੋ, Fire Danger Rating ਬਾਰੇ ਮੌਸਮ ਦੇ ਹਾਲ ਵਿੱਚ ਦੱਸਿਆ ਜਾਂਦਾ ਹੈ, ਰੇਡੀਓ ਅਤੇ ਟੀਵੀ ਉੱਪਰ ਪਰਸਾਰਿਤ ਕੀਤਾ ਜਾਂਦਾ ਹੈ, ਅਤੇ ਕੁਝ ਅਖਬਾਰਾਂ ਵਿੱਚ ਵੀ ਛਪਦਾ ਹੈ।

ਇਹ ਜਾਣਕਾਰੀ CFA, Department of Sustainability and Environment ਅਤੇ Bureau of Meteorology ਦੀਆਂ ਵੈਬਸਾਈਟਾਂ ਤੋਂ, Victorian Bushfire Information Line ਨੂੰ 1800 240 667 ਉੱਪਰ ਫੋਨ ਕਰਕੇ ਜਾਂ National Relay Service ਨੂੰ 1800 555 677 ਉੱਪਰ ਫੋਨ ਕਰਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।



CODE RED

ਇਸ ਦਾ ਕੀ ਅਰਥ ਹੈ?

- ▶ ਜੰਗਲ ਜਾਂ (bush) ਘਾਹ ਦੀ ਅੱਗ (grassfire) ਵਾਸਤੇ ਇਹ ਬਹੁਤ ਹਾਲਾਤ ਹਨ।
- ▶ ਘਰ ਇਹਨਾਂ ਹਾਲਾਤਾਂ ਵਿੱਚ ਅੱਗ ਤੋਂ ਬਚਣ ਲਈ ਵਿਓਂਤੇ ਜਾਂ ਬਣਾਏ ਨਹੀਂ ਜਾਂਦੇ।
- ▶ ਸਭ ਤੋਂ ਸੁਰੱਖਿਅਤ ਜਗ੍ਹਾ ਜੰਗਲ ਦੀ ਅੱਗ (bushfire) ਦੇ ਜ਼ਿਆਦਾ ਖਤਰੇ ਵਾਲੇ ਖੇਤਰਾਂ ਤੋਂ ਦੂਰ ਰਹਿਣਾ ਹੈ।

ਮੈਨੂੰ ਕੀ ਕਰਨਾ ਚਾਹੀਦਾ ਹੈ?

- ▶ ਜੰਗਲ ਦੀ ਅੱਗ (bushfire) ਦੇ ਜ਼ਿਆਦਾ ਖਤਰੇ ਵਾਲੇ ਖੇਤਰਾਂ ਤੋਂ ਇਕ ਰਾਤ ਪਹਿਲਾਂ ਜਾਂ ਤੜਕੇ ਚਲੇ ਜਾਣਾ ਤੁਹਾਡੇ ਲਈ ਸੁਰੱਖਿਅਤ ਵਿਕਲਪ ਹੈ - ਇੰਤਜ਼ਾਰ ਨਾ ਕਰਦੇ ਰਹਿ ਜਾਓ।
- ▶ ਜੰਗਲੀ ਖੇਤਰਾਂ, ਸੰਘਣੀਆਂ ਝਾੜੀਆਂ ਜਾਂ ਲੰਮੇ, ਸੁੱਕੇ ਘਾਹ ਤੋਂ ਪਰ੍ਹੇ ਰਹੋ।
- ▶ ਆਪਣੇ ਇਸ਼ਾਰੇ ਨੂੰ ਜਾਣੋ - ਇਹਨਾਂ ਬਾਰੇ ਫੈਸਲਾ ਲਓ:
 - ਤੁਸੀਂ ਕਦੋਂ ਜਾਣਾ ਹੈ
 - ਤੁਸੀਂ ਕਿੱਥੇ ਜਾਣਾ ਹੈ
 - ਤੁਸੀਂ ਉਥੇ ਕਿਵੇਂ ਪਹੁੰਚੋਗੇ
 - ਤੁਸੀਂ ਵਾਪਸ ਕਦੋਂ ਆਉਗੇ
 - ਜੇ ਤੁਸੀਂ ਨਹੀਂ ਜਾ ਸਕੋ ਤਾਂ ਕੀ ਕਰਨਾ ਹੈ।

EXTREME

- ▶ ਬੇਹੱਦ ਗਰਮੀ, ਸੁੱਕੀਆਂ ਅਤੇ ਹਨੇਰੀ ਵਾਲੀਆਂ ਸਥਿਤੀਆਂ ਦੀ ਉਮੀਦ ਰੱਖੋ।
- ▶ ਜੇਕਰ ਅੱਗ ਸ਼ੁਰੂ ਹੋ ਕੇ ਫੈਲ ਗਈ ਤਾਂ ਇਹ ਕਾਬੂ ਵਿੱਚ ਨਹੀਂ ਆਏਗੀ, ਪਤਾ ਨਹੀਂ ਕਿਧਰ ਜਾਏਗੀ ਅਤੇ ਤੇਜ਼ੀ ਨਾਲ ਫੈਲੇਗੀ। ਅੱਗ ਏਧਰੋਂ ਓਧਰੋਂ ਸ਼ੁਰੂ ਹੋ ਸਕਦੀ ਹੈ, ਤੇਜ਼ੀ ਨਾਲ ਵਧੇਗੀ ਅਤੇ ਕਈ ਦਿਸ਼ਾਵਾਂ ਤੋਂ ਆ ਸਕਦੀ ਹੈ।
- ▶ ਜਿਹੜੇ ਘਰ ਜੰਗਲ ਦੀ ਅੱਗ (bushfire) ਦਾ ਸਾਹਮਣਾ ਕਰਨ ਲਈ ਠੀਕ ਜਗ੍ਹਾ ਉੱਪਰ ਤੇ ਠੀਕ ਤਰ੍ਹਾਂ ਨਾਲ ਬਣੇ ਜਾਂ ਠੀਕ ਕੀਤੇ ਹੋਏ ਹੋਣ, ਜਿਹੜੇ ਵਧੀਆ ਤਰੀਕੇ ਨਾਲ ਤਿਆਰ ਹੋਣ ਅਤੇ ਸਰਗਰਮੀ ਨਾਲ ਬਚਾਏ ਜਾਣ, ਸੁਰੱਖਿਆ ਪਰਦਾਨ ਕਰ ਸਕਦੇ ਹਨ।
- ▶ ਇਹਨਾਂ ਸਥਿਤੀਆਂ ਵਿੱਚ ਬਚਾਅ ਕਰਨ ਲਈ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਜ਼ਰੂਰੀ ਤਿਆਰ ਹੋਣੇ ਚਾਹੀਦੇ ਹੋ।

- ▶ ਆਪਣੀ ਜਾਇਦਾਦ ਉੱਪਰ ਰੁਕਣ ਦਾ ਤਾਂ ਹੀ ਸੋਚੋ ਜੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਤਿਆਰ ਹੋ। ਇਸ ਦਾ ਮਤਲਬ ਤੁਹਾਡਾ ਘਰ ਜੰਗਲ ਦੀ ਅੱਗ (bushfire) ਦਾ ਸਾਹਮਣਾ ਕਰਨ ਲਈ ਠੀਕ ਜਗ੍ਹਾ ਉੱਪਰ ਤੇ ਠੀਕ ਤਰ੍ਹਾਂ ਨਾਲ ਬਣਿਆ ਜਾਂ ਠੀਕ ਕੀਤਾ ਹੋਇਆ ਹੋਣਾ ਚਾਹੀਦਾ ਹੈ। ਅੱਗ ਦੇ ਸ਼ੁਰੂ ਹੋਣ ਦੀ ਸੂਰਤ ਵਿੱਚ ਆਪਣੇ ਘਰ ਨੂੰ ਬਚਾਉਣ ਲਈ ਤੁਸੀਂ ਵਧੀਆ ਤਰੀਕੇ ਨਾਲ ਤਿਆਰ ਹੋ।
- ▶ ਜੇ ਤੁਸੀਂ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਤਾਂ ਜੰਗਲ ਦੀ ਅੱਗ (bushfire) ਦੇ ਜ਼ਿਆਦਾ ਖਤਰੇ ਵਾਲੇ ਖੇਤਰਾਂ ਤੋਂ ਤੜਕੇ ਚਲੇ ਜਾਣਾ ਤੁਹਾਡੇ ਲਈ ਸੁਰੱਖਿਅਤ ਵਿਕਲਪ ਹੈ।
- ▶ ਸਥਾਨਿਕ ਸਥਿਤੀਆਂ ਤੋਂ ਜਾਣੂ ਰਹੋ। ਜਾਣਕਾਰੀ ਲੈਣ ਵਾਸਤੇ ਸਥਾਨਿਕ ABC ਰੇਡੀਓ, ਵਪਾਰਕ ਅਤੇ ਭਾਈਚਾਰੇ ਦੇ ਮਨੋਨੀਤ ਰੇਡੀਓ ਸਟੇਸ਼ਨਾਂ ਨੂੰ ਸੁਣੋ ਜਾਂ Sky News TV ਵੇਖੋ, cfa.vic.gov.au ਦੀ ਵੈਬਸਾਈਟ ਵੇਖੋ, Victorian Bushfire Information Line ਨੂੰ **1800 240 667** ਉੱਪਰ ਫੋਨ ਕਰੋ ਜਾਂ National Relay Service ਨੂੰ **1800 555 677** ਉੱਪਰ ਫੋਨ ਕਰੋ।

SEVERE

- ▶ ਬੇਹੱਦ ਗਰਮੀ, ਸੁੱਕੀਆਂ ਅਤੇ ਹਨੇਰੀ ਵਾਲੀਆਂ ਸਥਿਤੀਆਂ ਦੀ ਉਮੀਦ ਰੱਖੋ।
- ▶ ਜੇਕਰ ਅੱਗ ਸ਼ੁਰੂ ਹੋ ਕੇ ਫੈਲ ਗਈ ਤਾਂ ਇਹ ਕਾਬੂ ਵਿੱਚ ਨਹੀਂ ਆਏਗੀ।
- ▶ ਜਿਹੜੇ ਘਰ ਸਰਗਰਮੀ ਨਾਲ ਬਚਾਏ ਜਾਣ, ਸੁਰੱਖਿਆ ਪਰਦਾਨ ਕਰ ਸਕਦੇ ਹਨ।
- ▶ ਇਹਨਾਂ ਸਥਿਤੀਆਂ ਵਿੱਚ ਬਚਾਅ ਕਰਨ ਲਈ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਜ਼ਰੂਰੀ ਤਿਆਰ ਹੋਣੇ ਚਾਹੀਦੇ ਹੋ।

- ▶ ਜਿਹੜੇ ਘਰ ਸਰਗਰਮੀ ਨਾਲ ਬਚਾਏ ਜਾਣ, ਸੁਰੱਖਿਆ ਪਰਦਾਨ ਕਰ ਸਕਦੇ ਹਨ ਆਪਣੀ ਜੰਗਲ ਦੀ ਅੱਗ ਤੋਂ ਬਚਣ ਵਾਲੀ ਯੋਜਨਾ (Bushfire Survival Plan) ਨੂੰ ਜਾਂਚੋ।
- ▶ ਜੇ ਤੁਸੀਂ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਤਾਂ ਜੰਗਲ ਦੀ ਅੱਗ (bushfire-prone) ਦੇ ਜ਼ਿਆਦਾ ਖਤਰੇ ਵਾਲੇ ਖੇਤਰਾਂ ਤੋਂ ਤੜਕੇ ਚਲੇ ਜਾਣਾ ਤੁਹਾਡੇ ਲਈ ਸੁਰੱਖਿਅਤ ਵਿਕਲਪ ਹੈ।
- ▶ ਸਥਾਨਿਕ ਸਥਿਤੀਆਂ ਤੋਂ ਜਾਣੂ ਰਹੋ। ਜਾਣਕਾਰੀ ਲੈਣ ਵਾਸਤੇ ਸਥਾਨਿਕ ABC ਰੇਡੀਓ, ਵਪਾਰਕ ਅਤੇ ਭਾਈਚਾਰੇ ਦੇ ਮਨੋਨੀਤ ਰੇਡੀਓ ਸਟੇਸ਼ਨਾਂ ਨੂੰ ਸੁਣੋ ਜਾਂ Sky News TV ਵੇਖੋ, cfa.vic.gov.au ਦੀ ਵੈਬਸਾਈਟ ਵੇਖੋ, Victorian Bushfire Information Line ਨੂੰ **1800 240 667** ਉੱਪਰ ਫੋਨ ਕਰੋ ਜਾਂ National Relay Service ਨੂੰ **1800 555 677** ਉੱਪਰ ਫੋਨ ਕਰੋ।

VERY HIGH

- ▶ ਜੇਕਰ ਅੱਗ ਸ਼ੁਰੂ ਹੋ ਜਾਵੇ, ਇਹਨਾਂ ਹਾਲਾਤਾਂ ਵਿੱਚ ਆਮ ਤੌਰ ਤੇ ਰੋਕੀ ਜਾ ਸਕਦੀ ਹੈ।

- ▶ ਆਪਣੀ ਜੰਗਲ ਦੀ ਅੱਗ ਤੋਂ ਬਚਣ ਵਾਲੀ ਯੋਜਨਾ (Bushfire Survival Plan) ਨੂੰ ਜਾਂਚੋ।

HIGH

- ▶ ਸਾਵਧਾਨ ਰਹੋ ਕਿ ਅੱਗ ਕਿਵੇਂ ਸ਼ੁਰੂ ਹੋ ਸਕਦੀ ਹੈ ਅਤੇ ਖਤਰੇ ਨੂੰ ਘਟਾਓ।
- ▶ ਜੇਕਰ ਸੁਰੱਖਿਅਤ ਹੋਵੇ ਤਾਂ ਇਹਨਾਂ ਹਾਲਾਤਾਂ ਵਿੱਚ ਨਿਗਰਾਨੀ ਹੇਠ ਅੱਗ ਲਗਾ ਕੇ ਵਾਧੂ ਬਾਲਣ ਨੂੰ ਖਤਮ ਕੀਤਾ ਜਾ ਸਕਦਾ ਹੈ - ਪਤਾ ਕਰੋ ਜੇ ਪਰਮਿਟ ਲਾਗੂ ਹੁੰਦਾ ਹੋਵੇ।

- ▶ ਹਾਲਾਤਾਂ ਦਾ ਨਿਰੀਖਣ ਕਰੋ।
- ▶ ਕਾਰਵਾਈ ਦੀ ਲੋੜ ਪੈ ਸਕਦੀ ਹੈ।
- ▶ ਜੇ ਜ਼ਰੂਰੀ ਹੋਵੇ ਤਾਂ ਚਲੇ ਜਾਓ।

LOW-MODERATE

ਜ਼ਿਆਦਾ ਜਾਣਕਾਰੀ ਲਈ: **1800 240 667** ਜਾਂ **1800 555 677** (National Relay Service) ਜਾਂ cfa.vic.gov.au